

1. ਪ੍ਰਸਤਾਵਨਾ

ਬਜਾਜ਼ ਫਾਈਨਾਂਸ ਲਿਮਿਟੇਡ ('ਬੀਐੱਫਐੱਲ', 'ਬਜਾਜ਼ ਫਾਈਨਾਂਸ', ਜਾਂ 'ਕੰਪਨੀ'), ਬਜਾਜ਼ ਫਿਨਸਰਵ ਲਿਮਿਟੇਡ ਦੀ ਇੱਕ ਸਹਾਇਕ ਕੰਪਨੀ ਹੈ। ਇਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਾਲ ਰਜਿਸਟਰਡ ਇੱਕ ਜਮ੍ਹਾਂ-ਲੈਣ ਵਾਲੀ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨਬੀਐੱਫਸੀ-ਡੀ) ਹੈ ਅਤੇ ਇਸਨੂੰ ਐੱਨਬੀਐੱਫਸੀ-ਨਿਵੇਸ਼ ਅਤੇ ਕ੍ਰੈਡਿਟ ਕੰਪਨੀ (ਐੱਨਬੀਐੱਫਸੀ-ਆਈਸੀਸੀ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਅੱਗੇ ਆਰਬੀਆਈ ਦੁਆਰਾ ਜਾਰੀ ਸਕੇਲ ਅਧਾਰਤ ਫਰੇਮਵਰਕ ਦੇ ਅਨੁਸਾਰ, ਬੀਐੱਫਐੱਲ ਨੂੰ ਉਪਰਲੀ ਪਰਤ ਐੱਨਬੀਐੱਫਸੀ ਵਜੋਂ ਸ਼੍ਰੇਣੀਬੱਧ ਕੀਤਾ ਜਾ ਰਿਹਾ ਹੈ। ਬੀਐੱਫਐੱਲ ਉਧਾਰ ਦੇਣ ਅਤੇ ਜਮ੍ਹਾਂ ਰਕਮਾਂ ਨੂੰ ਸਵੀਕਾਰ ਕਰਨ ਦੇ ਕਾਰੋਬਾਰ ਨਾਲ ਸੰਬੰਧਿਤ ਹੈ।

ਕੰਪਨੀ ਕੋਲ ਰਿਟੇਲ, ਐਸਐਮਈ (ਛੋਟੇ ਅਤੇ ਮੱਧਮ ਆਕਾਰ ਦੇ ਉਦਮਾਂ), ਅਤੇ ਵਪਾਰਕ ਗਾਹਕਾਂ ਵਿੱਚ ਇੱਕ ਵਿਭਿੰਨ ਉਧਾਰ ਪੋਰਟਫੋਲੀਓ ਹੈ, ਜੋ ਸ਼ਹਿਰੀ ਅਤੇ ਪੇਂਡੂ ਭਾਰਤ ਦੇਵਾਂ ਵਿੱਚ ਮਹੱਤਵਪੂਰਨ ਮੌਜੂਦਗੀ ਦੇ ਨਾਲ ਹੈ। ਇਹ ਜਨਤਕ ਅਤੇ ਕਾਰਪੋਰੇਟ ਡਿਪਾਜ਼ਿਟ ਨੂੰ ਸਵੀਕਾਰ ਕਰਦਾ ਹੈ ਅਤੇ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਉਤਪਾਦਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਕੋਲ ਆਰਬੀਆਈ, ਡਿਪਾਰਟਮੈਂਟ ਆਫ ਪੇਮੈਂਟ ਐਂਡ ਸੈਟਲਮੈਂਟ ਸਿਸਟਮ ਤੋਂ ਪ੍ਰੀ-ਪੇਡ ਪੇਮੈਂਟ ਇੰਸਟਰੂਮੈਂਟ (ਪੀਪੀਆਈ) ਲਾਇਸੈਂਸ ਵੀ ਹੈ।

ਇਹ ਦਸਤਾਵੇਜ਼ ਗਾਹਕਾਂ ਨੂੰ ਪਾਰਦਰਸ਼ੀ ਖੁਲਾਸੇ ਨੂੰ ਯਕੀਨੀ ਬਣਾਉਣ ਲਈ ਆਰਬੀਆਈ ਦੇ ਨਿਰਪੱਖ ਅਭਿਆਸ ਕੋਡ ਨਿਯਮਾਂ ਦੇ ਅਨੁਸਾਰ, ਗਾਹਕਾਂ ਤੋਂ ਸ਼ਾਸਨ, ਨਿਰਧਾਰਨ ਅਤੇ ਫੀਸਾਂ ਅਤੇ ਚਾਰਜ ਲਗਾਉਣ ਦੀ ਨੀਤੀ ਦੀ ਰੂਪਰੇਖਾ ਦਿੰਦਾ ਹੈ।

2. ਉਦੇਸ਼

ਆਰਬੀਆਈ ਦੇ ਨਿਰਪੱਖ ਅਭਿਆਸ ਕੋਡ ਲਈ ਬੋਰਡ ਨੂੰ ਗਾਹਕ ਤੋਂ ਫੀਸਾਂ ਅਤੇ ਖਰਚਿਆਂ ਦੀ ਵਸੂਲੀ ਲਈ ਉਚਿਤ ਸਿਧਾਂਤ ਅਤੇ ਪ੍ਰਕਿਰਿਆਵਾਂ ਤਿਆਰ ਕਰਨ ਦੀ ਲੋੜ ਹੁੰਦੀ ਹੈ। ਇਸ ਮੁਤਾਬਕ, ਇਹ ਨੀਤੀ ਹੇਠ ਲਿਖੇ ਨੂੰ ਕਵਰ ਕਰਦੀ ਹੈ:

- ਫੀਸਾਂ ਅਤੇ ਖਰਚਿਆਂ ਨੂੰ ਲਾਗੂ ਕਰਨ ਲਈ ਸਿਧਾਂਤ ਅਤੇ ਪ੍ਰਕਿਰਿਆਵਾਂ
- ਪਰਿਵਰਤਨ ਪ੍ਰਬੰਧਨ ਸਮੇਤ ਫੀਸਾਂ ਅਤੇ ਖਰਚਿਆਂ ਦਾ ਸੰਚਾਲਨ; ਅਤੇ
- ਫਰੇਮਵਰਕ ਦੀ ਸਮੀਖਿਆ ਕਰੇ।

3. ਫੀਸਾਂ ਅਤੇ ਖਰਚੇ ਲਾਗੂ ਕਰਨ ਲਈ ਸਿਧਾਂਤ ਅਤੇ ਪ੍ਰਕਿਰਿਆਵਾਂ

ਬੀਐੱਫਐੱਲ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਉਧਾਰ ਦੇਣ ਵਾਲੇ ਉਤਪਾਦਾਂ ਦੀ ਪੇਸ਼ ਕਰਦਾ ਹੈ। ਇਹ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ ਉਤਪਾਦ, ਵੱਖ-ਵੱਖ ਭੁਗਤਾਨ ਉਤਪਾਦਾਂ ਦੇ ਨਾਲ-ਨਾਲ ਬੀਮਾ ਉਤਪਾਦਾਂ ਦੀ ਤੀਜੀ ਪਿਰ ਦੀ ਵੰਡ ਦੀ ਵੀ ਪੇਸ਼ਕਸ਼ ਕਰਦਾ ਹੈ।

ਇਸ ਮੁਤਾਬਕ, ਇਹ ਗਾਹਕ ਵੱਲੋਂ ਪ੍ਰਾਪਤ ਕੀਤੇ ਉਤਪਾਦਾਂ ਦੇ ਆਧਾਰ 'ਤੇ, ਉਨ੍ਹਾਂ ਤੋਂ ਵੱਖ-ਵੱਖ ਫੀਸਾਂ ਅਤੇ ਖਰਚੇ ਲੈ ਸਕਦਾ ਹੈ। ਗਾਹਕ ਤੋਂ ਵਸੂਲੀਆਂ ਜਾਣ ਵਾਲੀਆਂ ਫੀਸਾਂ ਅਤੇ ਖਰਚਿਆਂ ਦੀ ਪ੍ਰਕਿਰਤੀ ਨੂੰ ਸੰਬੰਧਿਤ ਉਤਪਾਦ ਪ੍ਰੋਗਰਾਮ ਦਿਸ਼ਾ-ਨਿਰਦੇਸ਼ਾਂ (ਪੀਪੀਜੀ) ਵਿੱਚ ਦਰਸਾਇਆ ਜਾਣਾ ਚਾਹੀਦਾ ਹੈ।

ਉਧਾਰ ਦੇਣ ਵਾਲੇ ਉਤਪਾਦ ਦੀ ਪ੍ਰਕਿਰਤੀ ਅਤੇ ਵਪਾਰਕ ਕਾਰਜਾਂ ਦੀ ਸਥਿਰਤਾ ਅਤੇ ਜੋਖਮ ਨੂੰ ਧਿਆਨ ਵਿੱਚ ਰੱਖਦੇ ਹੋਏ, ਬੀਐੱਫਐੱਲ ਗਾਹਕਾਂ ਤੋਂ ਵੱਖ-ਵੱਖ ਫੀਸਾਂ ਅਤੇ ਖਰਚੇ ਲਗਾ ਸਕਦਾ ਹੈ ਜਿਵੇਂ ਕਿ:

- **ਅਗਾਊਂ ਫੀਸਾਂ ਅਤੇ ਖਰਚੇ**- ਲੋਨ ਪ੍ਰੋਸੈਸਿੰਗ/ਵੰਡ ਨਾਲ ਸੰਬੰਧਿਤ ਫੀਸਾਂ ਅਤੇ ਖਰਚੇ, ਜਿਵੇਂ ਕਿ ਪ੍ਰੋਸੈਸਿੰਗ ਫੀਸ, ਦਸਤਾਵੇਜ਼ੀ ਖਰਚੇ, ਸੁਵਿਧਾ ਫੀਸ, ਆਦਿ ਗਾਹਕ ਪ੍ਰਾਪਤੀ ਦੇ ਪੜਾਅ 'ਤੇ ਲਗਾਏ ਜਾ ਸਕਦੇ ਹਨ। ਅਜਿਹੀਆਂ ਅਗਾਊਂ ਫੀਸਾਂ ਅਤੇ ਖਰਚਿਆਂ ਦੀ ਪ੍ਰਕਿਰਤੀ ਅਤੇ ਮਾਤਰਾ ਉਤਪਾਦ ਦੇ ਹਿੱਸੇ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। ਬੇਸਿਸ ਪ੍ਰੋਡਕਟ ਪ੍ਰੋਗਰਾਮ ਵੱਲੋਂ ਇਹ ਫੀਸਾਂ ਅਤੇ ਖਰਚੇ ਜਾਂ ਤਾਂ ਪਹਿਲਾਂ ਤੋਂ ਇਕੱਤਰ ਕੀਤੇ ਜਾਣੇ ਚਾਹੀਦੇ ਹਨ ਜਾਂ ਲੋਨ ਦੀ ਰਕਮ ਵਿੱਚੋਂ ਕਟੌਤੀ ਕੀਤੀ ਜਾਣੀ ਚਾਹੀਦੀ ਹੈ ਜਾਂ ਲਾਗੂ ਹੋਣ ਵਾਲੀ ਕਿਸ਼ਤ ਦੇ ਨਾਲ ਇਕੱਤਰ ਕੀਤੀ ਜਾਣੀ ਚਾਹੀਦੀ ਹੈ।
- **ਸਰਵਿਸਿੰਗ ਫੀਸ**- ਲੋਨ ਸਰਵਿਸਿੰਗ ਲਈ ਫੀਸ ਅਤੇ ਖਰਚੇ, ਜਿਵੇਂ ਕਿ ਐਨਓਸੀ ਚਾਰਜਿਜ਼, ਲੋਨ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਮੁੜ-ਪ੍ਰਾਪਤੀ ਦੇ ਖਰਚੇ, ਆਦਿ, ਗਾਹਕਾਂ ਤੋਂ ਵਿਸ਼ੇਸ਼ ਸੇਵਾ-ਸੰਬੰਧੀ ਬੇਨਤੀਆਂ ਲਈ ਲੋਨ ਦੀ ਮਿਆਦ ਦੌਰਾਨ ਗਾਹਕ ਤੋਂ ਵਸੂਲੇ ਜਾ ਸਕਦੇ ਹਨ।
- **ਅਚਨਚੇਤੀ ਫੀਸਾਂ ਅਤੇ ਖਰਚੇ**- ਇਹ ਖਰਚੇ ਲੋਨ ਦੇ ਜੀਵਨ ਚੱਕਰ ਦੌਰਾਨ ਹੋਣ ਵਾਲੇ ਖਾਸ ਲੈਣ-ਦੇਣ/ਘਟਨਾ 'ਤੇ ਅਧਾਰਤ ਹੁੰਦੇ ਹਨ, ਜਿਵੇਂ ਕਿ ਅੰਸ਼ਕ-ਪੂਰਵ-ਭੁਗਤਾਨ, ਫੌਰਕਲੇਜ਼ਰ, ਲੋਨ ਦੇ ਨਿਯਮ ਅਤੇ ਸ਼ਰਤਾਂ ਦੀ ਗੈਰ-ਪਾਲਣਾ, ਬਾਊਂਸ, ਆਦਿ ਅਤੇ ਇਸ ਮੁਤਾਬਕ, ਅਜਿਹੀਆਂ ਘਟਨਾਵਾਂ ਦੇ ਵਾਪਰਨ 'ਤੇ ਹੀ ਖਰਚੇ ਲਗਾਏ ਜਾ ਸਕਦੇ ਹਨ।
- **ਵੈਲਯੂ ਐਡਿਡ ਸਰਵਿਸਿਜ਼ (ਬੀਐੱਫਐੱਲ ਵੱਲੋਂ ਨਿਰਮਿਤ)** - ਵੈਲਯੂ ਐਡਿਡ ਸੇਵਾਵਾਂ, ਜਿਵੇਂ ਕਿ ਪ੍ਰਾਪਰਟੀ ਡੋਜ਼ੀਅਰ ਚਾਰਜਿਜ਼, ਈਐਮਆਈ ਕਾਰਡ ਫੀਸ, ਸੀਬੀਆਈਐਲ ਟ੍ਰਾਂਸਯੂਨੀਅਨ ਰਿਪੋਰਟ (ਸੀਟੀਆਰ) ਆਦਿ ਲਈ ਫੀਸਾਂ ਅਤੇ ਖਰਚੇ ਅਜਿਹੇ ਮੁੱਲ-ਵਰਧਿਤ ਉਤਪਾਦ/ਸੇਵਾਵਾਂ ਦੀ ਖਰੀਦ/ਉਪਲਬਧਤਾ 'ਤੇ ਗਾਹਕਾਂ ਤੋਂ ਲਗਾਏ ਜਾਣੇ ਚਾਹੀਦੇ ਹਨ। ਅਜਿਹੇ ਖਰਚੇ ਪਹਿਲਾਂ ਤੋਂ ਇਕੱਤਰ ਕੀਤੇ ਜਾ ਸਕਦੇ ਹਨ ਜਾਂ ਗਾਹਕ ਨੂੰ ਫੰਡ ਕੀਤੇ ਜਾ ਸਕਦੇ ਹਨ; ਅਤੇ
- **ਤੀਜੀ-ਪਿਰ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਵੰਡ**- ਬੀਐੱਫਐੱਲ ਵੱਖ-ਵੱਖ ਥਰਡ-ਪਾਰਟੀ ਉਤਪਾਦਾਂ ਅਤੇ ਸੇਵਾਵਾਂ ਜਿਵੇਂ ਕਿ ਜੀਵਨ ਬੀਮਾ, ਆਮ ਬੀਮਾ, ਸਿਹਤ ਬੀਮਾ ਆਦਿ ਵੰਡ ਸਕਦਾ ਹੈ। ਅਜਿਹੇ ਤੀਜੀ-ਪਿਰ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਰਕਮ ਨੂੰ ਪਹਿਲਾਂ ਤੋਂ ਇਕੱਤਰ ਕੀਤਾ ਜਾ ਸਕਦਾ ਹੈ ਜਾਂ ਗਾਹਕ ਨੂੰ ਫੰਡ ਕੀਤਾ ਜਾ ਸਕਦਾ ਹੈ।

ਬੀਐੱਫਐੱਲ ਦੁਆਰਾ ਪੇਸ਼ ਕੀਤੇ ਗਏ ਵੱਖ-ਵੱਖ ਉਤਪਾਦਾਂ ਵਿੱਚ ਵੱਖ-ਵੱਖ ਫੀਸਾਂ ਅਤੇ ਖਰਚਿਆਂ ਦੀ ਦ੍ਰਿਸ਼ਟੀਕੋਣ ਸੂਚੀ ਇਸ ਨੀਤੀ ਦੇ **ਅਨੁਬੰਧ 1** ਵਿੱਚ ਪ੍ਰਦਾਨ ਕੀਤੀ ਗਈ ਹੈ। ਵੱਖ-ਵੱਖ ਉਧਾਰ ਅਤੇ ਹੋਰ ਉਤਪਾਦਾਂ ਵਿੱਚ ਗਾਹਕਾਂ ਤੋਂ ਵਸੂਲੀ ਜਾਣ ਵਾਲੀਆਂ ਅਸਲ ਫੀਸਾਂ ਅਤੇ ਖਰਚੇ ਉਤਪਾਦ ਪ੍ਰੋਗਰਾਮ ਦਿਸ਼ਾ-ਨਿਰਦੇਸ਼ਾਂ (ਪੀਪੀਜੀ) ਦਸਤਾਵੇਜ਼ ਦੇ ਹਿੱਸੇ ਵਜੋਂ ਕਵਰ ਕੀਤੇ ਜਾਣਗੇ।

ਇਸ ਤੋਂ ਇਲਾਵਾ, ਫੀਸਾਂ ਅਤੇ ਖਰਚਿਆਂ ਨੂੰ ਲਾਗੂ ਕਰਨ/ਵਗਾਉਣ ਦੇ ਸਬੰਧ ਵਿੱਚ, ਕੰਪਨੀ ਇਹ ਯਕੀਨੀ ਬਣਾਏਗੀ ਕਿ:

- ਸਮਝੌਤੇ /ਨਿਯਮ ਅਤੇ ਸ਼ਰਤਾਂ ਦੇ ਹਿੱਸੇ ਵਜੋਂ ਸਾਰੀਆਂ ਫੀਸਾਂ ਅਤੇ ਖਰਚਿਆਂ ਬਾਰੇ ਗਾਹਕ ਨੂੰ ਇੱਕ ਸਪਸ਼ਟ ਅਤੇ ਪਾਰਦਰਸ਼ੀ ਸੰਚਾਰ ਕੀਤਾ ਜਾਂਦਾ ਹੈ
- ਕੋਈ ਵੀ ਅਡਵਾਂਸ ਫੀਸ ਅਤੇ ਖਰਚੇ, ਜੋ ਸਮਝੌਤੇ ਵਿੱਚ ਨਹੀਂ ਦੱਸੇ ਗਏ ਹਨ, ਲੋਨ ਉਤਪਾਦ ਦਾ ਲਾਭ ਲੈਣ ਲਈ ਗਾਹਕ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈ; ਅਤੇ
- ਨਿਯੰਤ੍ਰਕ/ਵਿਧਾਨਿਕ ਤਬਦੀਲੀਆਂ ਦੇ ਕਾਰਨ ਬਦਲਾਵ ਨੂੰ ਛੱਡ ਕੇ ਸੰਭਾਵੀ/ਸੇਵਾ ਖਰਚਿਆਂ ਵਿੱਚ ਕੋਈ ਤਬਦੀਲੀ ਜਾਂ ਨਵੇਂ ਦਲ/ਸੇਵਾ ਚਾਰਜ ਦੀ ਸ਼ੁਰੂਆਤ ਨੂੰ ਸਿਰਫ ਸੰਭਾਵੀ ਤੌਰ 'ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ।

4. ਫੀਸਾਂ ਅਤੇ ਖਰਚਿਆਂ ਲਈ ਪ੍ਰਸ਼ਾਸਕ ਫਰੇਮਵਰਕ

ਕੋਈ ਵੀ ਨਵੀਂ ਫੀਸ ਅਤੇ ਖਰਚੇ ਪਹਿਲਾਂ ਤਰਕ ਦੇ ਨਾਲ ਪੀਪੀਜੀ ਕਮੇਟੀ ਦੀ ਪ੍ਰਵਾਨਗੀ ਲਈ ਰੱਖੇ ਜਾਣਗੇ। ਪੀਪੀਜੀ ਕਮੇਟੀ ਵੱਲੋਂ ਇਸਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਸਨੂੰ ਬੋਰਡ ਦੀ ਪੂਰਵ ਪ੍ਰਵਾਨਗੀ ਲਈ ਰੱਖਿਆ ਜਾਣਾ ਚਾਹੀਦਾ ਹੈ। ਨਵੀਆਂ ਫੀਸਾਂ ਅਤੇ ਖਰਚੇ ਬੋਰਡ ਦੀ ਪ੍ਰਵਾਨਗੀ ਤੋਂ ਬਾਅਦ ਹੀ ਲਾਗੂ ਕੀਤੇ ਜਾਣੇ ਚਾਹੀਦੇ ਹਨ।

5. ਨਿਯਮਿਤ ਸਮੀਖਿਆ ਫਰੇਮਵਰਕ

ਬੋਰਡ ਦੁਆਰਾ ਘੱਟੋ-ਘੱਟ ਸਾਲਾਨਾ ਨੀਤੀ ਦੀ ਸਮੀਖਿਆ ਕੀਤੀ ਜਾਵੇਗੀ।

ਅਨੁਬੰਧ 1 - ਵੱਖ-ਵੱਖ ਉਧਾਰ ਉਤਪਾਦਾਂ ਦੇ ਅਧੀਨ ਵੱਖ-ਵੱਖ ਫੀਸਾਂ ਅਤੇ ਖਰਚਿਆਂ ਦੀ ਸੂਚੀ ਅਤੇ ਵੇਰਵੇ

ਕ੍ਰ. ਸ.	ਫੀਸਾਂ ਅਤੇ ਖਰਚਿਆਂ ਦਾ ਨਾਮ	ਰਕਮ ਅਧਾਰਤ/ਦਰ ਅਧਾਰਤ	ਵਰਣਨ
ਅਗਾਊਂ ਫੀਸਾਂ ਅਤੇ ਖਰਚੇ			
1	ਪ੍ਰੋਸੈਸਿੰਗ ਫੀਸ	ਫਿਕਸਡ/ ਦਰ	ਲੋਨ ਦੀ ਪ੍ਰਕਿਰਿਆ ਲਈ ਖਰਚਾ ਲਿਆ ਜਾਂਦਾ ਹੈ
2	ਅਗਾਊਂ ਵਿਆਜ	ਫਿਕਸਡ/ ਦਰ	ਲੋਨ ਦੀ ਪ੍ਰੋਸੈਸਿੰਗ/ਵੰਡ ਦੇ ਸਮੇਂ ਗਾਹਕ ਤੋਂ ਪਹਿਲਾਂ ਤੋਂ ਵਿਆਜ ਵਜੋਂ ਇਕੱਠੀ ਕੀਤੀ ਗਈ ਰਕਮ।
3	ਹੁਕਮ ਰਜਿਸਟ੍ਰੇਸ਼ਨ ਖਰਚੇ	ਫਿਕਸਡ	ਗਾਹਕਾਂ ਦੇ ਆਦੇਸ਼ ਨੂੰ ਰਜਿਸਟਰ ਕਰਨ ਲਈ ਫੀਸਾਂ ਲਈਆਂ ਜਾਂਦੀਆਂ ਹਨ
4	ਦਸਤਾਵੇਜ਼ੀ ਖਰਚੇ	ਫਿਕਸਡ	ਗਾਹਕ ਦੇ ਦਸਤਾਵੇਜ਼ਾਂ ਦੀ ਤਸਦੀਕ ਲਈ ਫੀਸਾਂ ਲਈਆਂ ਜਾਂਦੀਆਂ ਹਨ
5	ਫਲੈਕਸੀ ਸੁਵਿਧਾ ਚਾਰਜ	ਫਿਕਸਡ	ਵਿਅਕਤੀਗਤ ਗਾਹਕ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋਨ ਦੇ ਫਲੈਕਸੀ ਵੇਰੀਐਂਟ ਦਾ ਲਾਭ ਲੈਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
6	ਸਟੈਪ ਡਿਊਟੀ	ਫਿਕਸਡ/ ਦਰ	ਵਿਧਾਨਕ ਖਰਚੇ
7	ਸੁਵਿਧਾ ਫੀਸ	ਫਿਕਸਡ/ ਦਰ	ਮੌਜੂਦਾ ਬੀਐਫਐਲ ਨੈੱਟਵਰਕ/ ਵਪਾਰੀਆਂ ਅਤੇ ਡੀਲਰਾਂ ਦੇ ਬੁਨਿਆਦੀ ਢਾਂਚੇ ਤੱਕ ਪਹੁੰਚ ਦੀ ਇਜਾਜ਼ਤ ਦੇਣ ਲਈ ਗਾਹਕ ਤੋਂ ਫੀਸਾਂ ਲਈਆਂ ਜਾਂਦੀਆਂ ਹਨ।
8	ਲੋਨ ਵਧਾਉਣ ਦੀ ਫੀਸ	ਫਿਕਸਡ	ਵਾਧੂ ਜੇਖਮ ਨੂੰ ਕਵਰ ਕਰਨ ਲਈ ਗਾਹਕ ਦੇ ਲੋਨ ਦੀ ਰਕਮ ਨੂੰ ਵਧਾਉਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
9	ਸੀਮਾ ਵਧਾਉਣ ਦੀ ਫੀਸ	ਫਿਕਸਡ	ਗਾਹਕ ਦੀ ਸੀਮਾ ਵਧਾਉਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
10	ਲੈਣ-ਦੇਣ ਦੀ ਫੀਸ	ਫਿਕਸਡ	ਲੈਣ-ਦੇਣ ਦੀ ਫੀਸ ਗਾਹਕ ਤੋਂ ਲਈ ਜਾਂਦੀ ਹੈ, ਜਿਸ ਕੋਲ ਈਐਮਆਈ ਕਾਰਡ ਨਹੀਂ ਹੈ
11	ਕ੍ਰੈਡਿਟ ਸੁਰੱਖਿਆ ਫੀਸ	ਫਿਕਸਡ	ਡਿਫਾਲਟ ਹੋਣ ਦੀ ਸਥਿਤੀ ਵਿੱਚ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਲਈ ਮੋਬਾਈਲ ਫੋਨ 'ਤੇ ਬਜਾਜ ਫਿਨਸਰਵ ਕ੍ਰੈਡਿਟ ਸੁਰੇਖਾ ਐਪਲੀਕੇਸ਼ਨ ਨੂੰ ਸਥਾਪਤ ਕਰਨ ਲਈ ਗਾਹਕ ਤੋਂ ਫੀਸ ਵਸੂਲੀ ਜਾਂਦੀ ਹੈ।
12	ਵਚਨਬੱਧਤਾ ਫੀਸ	ਫਿਕਸਡ	ਮਨਜ਼ੂਰੀ ਤੋਂ ਬਾਅਦ ਗਾਹਕ ਦੁਆਰਾ ਕ੍ਰੈਡਿਟ ਸਹੂਲਤ ਦਾ ਲਾਭ ਨਾ ਲੈਣ ਦੀ ਸਥਿਤੀ ਵਿੱਚ ਲੋਨ ਦੀ ਪ੍ਰਕਿਰਿਆ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
13	ਮੌਰਗੇਜ ਓਰੀਜਨੇਸ਼ਨ ਫੀਸ / ਮੌਰਗੇਜ ਓਰੀਜਨੇਸ਼ਨ ਫੀਸ ਦਾ ਮੁੜ ਮੁਲਾਂਕਣ ਕੀਤਾ ਗਿਆ	ਫਿਕਸਡ	ਕਿਸੇ ਸੰਪਤੀ ਨੂੰ ਗਿਰਵੀ ਰੱਖਣ ਲਈ ਗਾਹਕ ਤੋਂ ਖਰਚਾ ਲਿਆ ਹੈ
14	ਜਾਇਦਾਦ ਦਾ ਮੁਲਾਂਕਣ ਕਰਨ ਲਈ ਫੀਸ	ਫਿਕਸਡ	ਕਿਸੇ ਸੰਪਤੀ ਦੇ ਮੁਲਾਂਕਣ ਕਰਨ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
15	ਹਾਈਪੋਥੀਕੇਸ਼ਨ ਚਾਰਜ	ਫਿਕਸਡ	ਹਾਈਪੋਥੀਕੇਸ਼ਨ ਪ੍ਰਕਿਰਿਆਵਾਂ ਦੇ ਪ੍ਰਬੰਧਨ ਅਤੇ ਵਿੱਤੀ ਲੈਣ-ਦੇਣ ਵਿੱਚ ਸੰਪਤੀ ਦੀ ਸੁਰੱਖਿਆ ਲਈ ਗਾਹਕ ਤੋਂ ਫੀਸਾਂ ਲਈਆਂ ਜਾਂਦੀਆਂ ਹਨ

16	CERSAI ਖਰਚੇ	ਫਿਕਸਡ	CERSAI ਪਲੇਟਫਾਰਮ ਦੇ ਸੇਵਾ ਖਰਚਿਆਂ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
17	ਰਜਿਸਟਰਾਰ ਆਫ਼ ਕੰਪਨੀਜ਼ ਦਾਇਰ ਕਰਨ ਸੰਬੰਧੀ ਚਾਰਜ	ਫਿਕਸਡ	ਰਜਿਸਟਰਾਰ ਆਫ਼ ਕੰਪਨੀਜ਼ ਕੋਲ ਦਸਤਾਵੇਜ਼ ਦਾਇਰ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
18	ਸਿੱਧੇ ਤੌਰ 'ਤੇ ਨਕਦ ਇਕੱਠਾ ਕਰਨ ਸੰਬੰਧੀ ਖਰਚਾ	ਫਿਕਸਡ	ਨਕਦ ਵਿੱਚ ਈਐਮਆਈ ਇਕੱਠਾ ਕਰਨ ਦਾ ਵਿਕਲਪ ਪ੍ਰਦਾਨ ਕਰਨ ਲਈ ਗਾਹਕ ਤੋਂ ਵਸੂਲੇ ਗਏ ਖਰਚੇ
19	ਮੂਲ ਰਕਮ ਛੁੱਟੀ ਮੁਲਕ	ਫਿਕਸਡ	ਸਿਰਫ਼ ਸ਼ੁਰੂਆਤੀ ਮਿਆਦ ਲਈ ਸਿਰਫ਼ ਬਿਆਜ ਭੁਗਤਾਨ ਵਿਕਲਪ ਪ੍ਰਦਾਨ ਕਰਨ ਲਈ ਚਾਰਜ, ਜੇ ਗਾਹਕ ਟਰਮ ਲੇਨ ਲੈ ਰਹੇ ਹਨ।
20	ਅਗਾਊਂ ਮੁਲਾਂਕਣ ਚਾਰਜ	ਫਿਕਸਡ	ਸੰਪਤੀ ਮੁਲਾਂਕਣ ਲਈ ਗਾਹਕ ਤੋਂ ਲਿਆ ਗਿਆ ਫੀਸ
21	ਅਗਾਊਂ ਫੀਸ	ਫਿਕਸਡ	ਕਰਜ਼ੇ ਦੀ ਪ੍ਰਕਿਰਿਆ ਲਈ ਗਾਹਕ ਤੋਂ ਪਹਿਲਾਂ ਹੀ ਇਕੱਠੀ ਕੀਤੀ ਗਈ ਰਕਮ
22	ਵਾਧੂ ਅਗਾਊਂ ਫੀਸ	ਫਿਕਸਡ	ਕਰਜ਼ੇ ਦੀ ਪ੍ਰਕਿਰਿਆ ਲਈ ਗਾਹਕ ਤੋਂ ਵਾਧੂ ਅੱਗੇ ਹੀ ਇਕੱਠੀ ਕੀਤੀ ਗਈ ਰਕਮ
23	ਜ਼ਰੂਰੀ ਅਗਾਊਂ ਫੀਸ	ਫਿਕਸਡ	ਕਰਜ਼ੇ ਦੀ ਪ੍ਰਕਿਰਿਆ ਲਈ ਗਾਹਕ ਤੋਂ ਪਹਿਲਾਂ ਹੀ ਇਕੱਠੀ ਕੀਤੀ ਗਈ ਰਕਮ
24	ਐਲਸੀ ਪ੍ਰੋਸੈਸਿੰਗ ਫੀਸ	ਦਰ	ਮਸ਼ੀਨਰੀ ਬੁਕਿੰਗ ਲਈ ਫੰਡ ਉਪਲਬਧਤਾ ਦਾ ਸਬੂਤ ਦੇਣ ਲਈ ਗਾਹਕ ਨੂੰ ਲੇਟਰ ਆਫ਼ ਕਰੈਡਿਟ ਪ੍ਰਦਾਨ ਕਰਨ ਲਈ ਗਾਹਕ ਤੋਂ ਲਿਆ ਜਾਣ ਵਾਲਾ ਫੀਸ
25	ਈਐਮਆਈ ਹਾਲੀਡੇ ਫੀਸ	ਦਰ	ਲਿਆ ਗਿਆ ਕਰਜ਼ਾ ਲਈ ਗਾਹਕ ਨੂੰ ਈਐਮਆਈ ਹਾਲੀਡੇ ਵਿਕਲਪ ਦੇਣ ਲਈ ਲਿਆ ਜਾਣ ਵਾਲਾ ਫੀਸ
26	ਟਾਈਟਲ ਸਰਚ ਰਿਪੋਰਟ (TSR) ਚਾਰਜ	ਫਿਕਸਡ/ ਦਰ	ਸੁਰੱਖਿਅਤ ਕਰਜ਼ਾ ਪ੍ਰਾਪਤ ਕਰਨ ਲਈ ਟਾਈਟਲ ਸਰਚ ਰਿਪੋਰਟ ਮੁਹੱਈਆ ਕਰਵਾਉਣ ਲਈ ਗਾਹਕ ਤੋਂ ਲਿਆ ਜਾਣ ਵਾਲਾ ਫੀਸ
27	ਡਿਸਕਾਊਂਟਿੰਗ ਚਾਰਜ	ਦਰ	ਇਨਵੋਇਸ ਫਾਇਨੈਂਸ ਲੇਨਾਂ ਵਿੱਚ ਬਿੱਲ ਡਿਸਕਾਊਂਟਿੰਗ ਮੁਹੱਈਆ ਕਰਨ ਲਈ ਗਾਹਕ ਤੋਂ ਲਿਆ ਜਾਣ ਵਾਲਾ ਫੀਸ
ਸੇਵਾ ਫੀਸ			
28	ਸਵਿੱਚ ਫੀਸ	ਦਰ	ਇੱਕ ਕਿਸਮ ਦੇ ਲੇਨ ਨੂੰ ਕਿਸੇ ਹੋਰ ਕਿਸਮ ਦੇ ਲੇਨ ਵਿੱਚ ਬਦਲਣ ਲਈ ਗਾਹਕ ਤੋਂ ਚਾਰਜ ਕੀਤਾ ਜਾਂਦਾ ਹੈ
29	ਪਰਿਵਰਤਨ ਫੀਸ	ਦਰ	ਫਿਕਸਡ ਆਰਓਆਈ ਨੂੰ ਫਲੋਟਿੰਗ ਆਰਓਆਈ ਜਾਂ ਇਸ ਦੇ ਉਲਟ ਬਦਲਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ।
30	ਨਵਿਆਉਣ ਦੀ ਫੀਸ	ਫਿਕਸਡ	ਸਬਸਿਡੀ ਸੰਪਤੀ ਦੀ ਮਿਆਦ ਪੂਰੀ ਹੋਣ 'ਤੇ ਲੇਨ ਨੂੰ ਨਵਿਆਉਣ ਲਈ ਗਾਹਕ ਤੋਂ ਫੀਸ ਲਈ ਜਾਂਦੀਆਂ ਹਨ।
31	ਸਾਲਾਨਾ ਰੱਖ-ਰਖਾਅ ਦੇ ਖਰਚੇ	ਫਿਕਸਡ/ ਦਰ	ਗਾਹਕ ਦੀ ਫਲੈਕਸੀ ਲੇਨ ਸਹੂਲਤ ਨੂੰ ਕਿਰਿਆਸ਼ੀਲ ਰੱਖਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
32	ਸਵੈਪਿੰਗ ਖਰਚੇ	ਫਿਕਸਡ	ਗਾਹਕਾਂ ਦੇ ਹੁਕਮਾਂ ਦੀ ਅਦਲਾ-ਬਦਲੀ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
33	ਅੰਤਰਰਾਸ਼ੀ ਤਬਾਦਲੇ ਲਈ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ	ਫਿਕਸਡ	ਵਾਹਨ ਦੇ ਅੰਤਰਰਾਸ਼ੀ ਤਬਾਦਲੇ ਲਈ ਐਨਓਸੀ ਜਾਰੀ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
34	ਡੁਪਲੀਕੇਟ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ ਲਈ ਖਰਚੇ	ਫਿਕਸਡ	ਲੇਨ ਬੰਦ ਹੋਣ ਤੋਂ ਬਾਅਦ ਹਾਈਪੋਥੀਕੇਸ਼ਨ ਨੂੰ ਹਟਾਉਣ ਲਈ, ਡੁਪਲੀਕੇਟ ਐਨਓਸੀ ਜਾਰੀ ਕਰਨ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
35	ਨਿੱਜੀ ਤੋਂ ਵਪਾਰਕ ਲਈ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ	ਫਿਕਸਡ	ਵਾਹਨ ਨੂੰ ਨਿੱਜੀ ਤੋਂ ਵਪਾਰਕ ਵਿੱਚ ਬਦਲਣ ਲਈ ਐਨਓਸੀ ਜਾਰੀ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
36	ਮੁਲਾਂਕਣ ਖਰਚੇ	ਫਿਕਸਡ	ਕਿਸੇ ਸੰਪਤੀ ਦਾ ਮੁਲਾਂਕਣ ਕਰਨ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
37	ਖਾਤਾ ਖੋਲ੍ਹਣ ਦੇ ਖਰਚੇ	ਫਿਕਸਡ	ਪ੍ਰਤੀਭੂਤੀਆਂ ਦੁਆਰਾ ਸੁਰੱਖਿਅਤ ਕਰਜ਼ੇ ਨਾਲ ਸੰਬੰਧਿਤ ਖਾਤਾ ਸ਼ੁਰੂ ਕਰਨ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ।
38	ਵਚਨ ਦੀ ਪੁਸ਼ਟੀ ਕਰਨ ਦੇ ਖਰਚੇ	ਫਿਕਸਡ	ਸ਼ੇਅਰਾਂ ਨੂੰ ਗਿਰਵੀ ਰੱਖਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
39	ਪਲੇਜ ਇਨਵੇਕਸ਼ਨ ਚਾਰਜ	ਫਿਕਸਡ	ਗਾਹਕ ਦੇ ਸ਼ੇਅਰਾਂ ਨਾਲ ਜੁੜੇ ਵਚਨ ਨੂੰ ਬੁਲਾਉਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ (NSDL/CDSL ਖਰਚਿਆਂ ਨੂੰ ਕਵਰ ਕਰਨ ਲਈ)

40	ਡੀਮੈਟ ਸ਼ੇਅਰ ਟ੍ਰਾਂਸਫਰ ਖਰਚੇ	ਦਰ	ਡੀਮੈਟ ਸ਼ੇਅਰਾਂ ਦੇ ਤਬਾਦਲੇ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
41	ਲੋਨ ਰੀਬਿਕਿੰਗ ਖਰਚੇ	ਫਿਕਸਡ	ਗਾਹਕ ਦੀ ਬੇਨਤੀ 'ਤੇ ਲੋਨ ਨੂੰ ਮੁੜ ਬੁੱਕ ਕਰਨ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
42	ਡਿਪਾਜ਼ਿਟਰੀ ਭਾਗੀਦਾਰ ਸੰਬੰਧੀ ਖਰਚੇ	ਫਿਕਸਡ	ਡੀਮੈਟ ਖਾਤੇ ਵਿੱਚ ਰੱਖੀਆਂ ਪ੍ਰਤੀਭੂਤੀਆਂ ਲਈ ਕਸਟਡੀਲ ਸੇਵਾ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
43	ਕੈਸ਼ ਹੈਂਡਲਿੰਗ ਖਰਚੇ	ਫਿਕਸਡ	ਨਕਦ ਮੋਡ ਵਿੱਚ ਲੋਨ ਵੰਡਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ।
44	ਡਾਇਰੈਕਟ ਕੈਸ਼ ਕਲੈਕਸ਼ਨ ਚਾਰਜ	ਫਿਕਸਡ	ਨਕਦੀ ਵਿੱਚ ਲੋਨ ਦੀ ਅਦਾਇਗੀ ਦੀ ਸਹੂਲਤ ਪ੍ਰਦਾਨ ਕਰਨ ਲਈ ਗਾਹਕ ਤੋਂ ਚਾਰਜ ਕੀਤਾ ਜਾਂਦਾ ਹੈ
45	ਸਟੇਟਮੈਂਟ ਜਾਰੀ ਕਰਨ ਦੇ ਖਰਚੇ	ਫਿਕਸਡ	ਕੋਈ ਵੀ ਸਟੇਟਮੈਂਟ ਪ੍ਰਦਾਨ ਕਰਨ ਲਈ ਗਾਹਕ ਤੋਂ ਲਈ ਗਈ ਰਕਮ।
46	ਇਕਰਾਰਨਾਮੇ ਦੀ ਕਾਪੀ ਦੇ ਖਰਚੇ	ਫਿਕਸਡ	ਇਕਰਾਰਨਾਮੇ ਦੀ ਕਾਪੀ ਪ੍ਰਦਾਨ ਕਰਨ ਲਈ ਗਾਹਕ ਤੋਂ ਲਈ ਗਈ ਰਕਮ।
47	ਪ੍ਰਬੰਧਕੀ ਖਰਚੇ	ਫਿਕਸਡ	ਵੱਖ-ਵੱਖ ਪ੍ਰਸ਼ਾਸਕੀ ਖਰਚਿਆਂ ਨੂੰ ਕਵਰ ਕਰਨ ਲਈ ਗਾਹਕ ਤੋਂ ਲਈ ਗਈ ਰਕਮ।
48	ਕ੍ਰੈਡਿਟ ਲਾਈਨ ਸੈੱਟਅੱਪ ਫੀਸ	ਫਿਕਸਡ	ਕ੍ਰੈਡਿਟ ਲਾਈਨ ਸਥਾਪਤ ਕਰਨ ਲਈ ਗਾਹਕ ਤੋਂ ਲਈ ਗਈ ਰਕਮ।
49	ਪੈਸੇ ਲੋਡ ਕਰਨ ਦੇ ਖਰਚੇ	ਫਿਕਸਡ/ ਦਰ	ਭੁਗਤਾਨ ਵਾਲੇਟ ਵਿੱਚ ਪੈਸੇ ਲੋਡ ਕਰਨ ਲਈ ਗਾਹਕ ਤੋਂ ਵਸੂਲੀ ਜਾਂਦੀ ਹੈ
50	ਨਕਦ ਡਿਪਾਜ਼ਿਟ ਖਰਚੇ/ਨਕਦ ਇਕੱਠਾ ਕਰਨ ਸੰਬੰਧੀ ਹੈਂਡਲਿੰਗ ਖਰਚੇ	ਫਿਕਸਡ	ਨਕਦ ਵਿੱਚ ਲੋਨ/ਈਐਮਆਈ ਦੀ ਅਦਾਇਗੀ ਦੀ ਸਹੂਲਤ ਪ੍ਰਦਾਨ ਕਰਨ ਲਈ ਗਾਹਕ ਤੋਂ ਲਈਆਂ ਗਈਆਂ ਫੀਸਾਂ
51	ਗੈਰ-ਉਪਯੋਗਤਾ ਫੀਸ	ਦਰ	ਵਿਆਜ ਮੁਕਤ ਵਪਾਰ ਅਗਾਊਂ ਸਹੂਲਤ ਦੀ ਗੈਰ-ਵਰਤੋਂ ਲਈ ਖਰਚੇ
52	ਈਐਮਆਈ ਕਾਰਡ ਸਾਲਾਨਾ ਫੀਸ	ਫਿਕਸਡ	ਗਾਹਕ ਨੂੰ ਦਿੱਤੇ ਗਏ ਈਐਮਆਈ ਕਾਰਡ 'ਤੇ ਨਿਰਧਾਰਤ ਕਰਜ਼ਾ ਸੀਮਾ ਦੀ ਦੇਖਭਾਲ ਲਈ ਗਾਹਕ ਤੋਂ ਲਿਆ ਜਾਣ ਵਾਲਾ ਫੀਸ
53	ਮਾਸਿਕ ਲੀਜ਼ ਪ੍ਰਸ਼ਾਸਨ ਫੀਸ	ਦਰ	ਰੋਜ਼ਾਨਾ ਦੀਆਂ ਲੀਜ਼ ਕਾਰਜਵਾਹੀਆਂ ਦਾ ਪ੍ਰਬੰਧਨ ਕਰਨ ਲਈ ਗਾਹਕ ਤੋਂ ਲਿਆ ਜਾਣ ਵਾਲਾ ਫੀਸ
54	ਹੋਰ NOC	ਫਿਕਸਡ	ਗਾਹਕ ਨੂੰ ਨੌ ਓਬਜੈਕਸ਼ਨ ਸਰਟੀਫਿਕੇਟ ਪ੍ਰਦਾਨ ਕਰਨ ਲਈ ਲਿਆ ਜਾਣ ਵਾਲਾ ਫੀਸ
55	ਲਾਈਨ ਐਕਟੀਵੇਸ਼ਨ ਚਾਰਜਜ਼	ਫਿਕਸਡ	ਕਾਲ 'ਤੇ ਲੋਣ ਦੀ ਤੁਰੰਤ ਰਾਸ਼ੀ ਜਮ੍ਹਾਂ ਕਰਨ ਲਈ ਗਾਹਕ ਤੋਂ ਲਿਆ ਜਾਣ ਵਾਲਾ ਫੀਸ
56	NOC ਕਿਟ	ਫਿਕਸਡ	ਲੋਣ ਬੰਦ ਹੋਣ ਸਮੇਂ ਗਾਹਕ ਨੂੰ ਨੌ ਓਬਜੈਕਸ਼ਨ ਸਰਟੀਫਿਕੇਟ ਪ੍ਰਦਾਨ ਕਰਨ ਲਈ ਲਿਆ ਜਾਣ ਵਾਲਾ ਫੀਸ
57	ਸੇਵਾ ਸ਼ੁਲਕ	ਫਿਕਸਡ	ਗਾਹਕ ਨੂੰ ਕਰਜ਼ਾ ਸੇਵਾਵਾਂ ਪ੍ਰਦਾਨ ਕਰਨ ਲਈ ਲਿਆ ਜਾਣ ਵਾਲਾ ਸ਼ੁਲਕ
ਸੰਭਾਵੀ ਫੀਸਾਂ ਅਤੇ ਖਰਚੇ			
58	ਬਾਊਂਸ ਚਾਰਜ	ਫਿਕਸਡ	"ਬਾਊਂਸ ਚਾਰਜ" ਦਾ ਮਤਲਬ ਭੁਗਤਾਨ ਆਦੇਸ਼ ਦੀ ਅਨਾਦਰ ਜਾਂ ਭੁਗਤਾਨ ਆਦੇਸ਼ ਦੀ ਰਜਿਸਟਰੇਸ਼ਨ ਨਾ ਹੋਣ ਜਾਂ ਕਿਸੇ ਹੋਰ ਕਾਰਨ ਕਰਕੇ ਉਹਨਾਂ ਦੀਆਂ ਨਿਰਧਾਰਤ ਮਿਤੀਆਂ 'ਤੇ ਕਿਸਤਾਂ ਦਾ ਭੁਗਤਾਨ ਨਾ ਕਰਨ ਦੇ ਖਰਚੇ ਹੋਣਗੇ।
59	ਦੰਡ ਵਿਆਜ	ਦਰ	ਈਐਮਆਈ ਦੇ ਭੁਗਤਾਨ ਵਿੱਚ ਦੇਰੀ ਲਈ ਗਾਹਕ ਤੋਂ ਵਿਆਜ ਵਸੂਲਿਆ ਜਾਂਦਾ ਹੈ
60	ਵਾਧੂ ਦੰਡ ਵਿਆਜ	ਦਰ	ਇਕਰਾਰਨਾਮੇ ਦੀਆਂ ਸ਼ਰਤਾਂ ਅਤੇ/ਜਾਂ ਮਨਜ਼ੂਰੀ ਪੱਤਰ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਮਾਮਲੇ ਵਿੱਚ, ਗਾਹਕ ਤੋਂ ਵਿਆਜ ਵਸੂਲਿਆ ਜਾਂਦਾ ਹੈ, ਜਿਸ ਵਿੱਚ ਬੀਐੱਫਐੱਲ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਨਾ ਸ਼ਾਮਲ ਹੈ, ਪਰ ਇਹ ਇਸ ਤੱਕ ਸੀਮਿਤ ਨਹੀਂ ਹੈ
61	ਕਿਸਤਾਂ ਦੇ ਮੂਲ ਖਰਚੇ	ਫਿਕਸਡ	ਗਾਹਕ ਦੇ ਬੈਂਕ 'ਤੇ ਆਦੇਸ਼ ਰਜਿਸਟਰ ਨਾ ਕਰਨ ਲਈ ਗਾਹਕ ਤੋਂ ਲਈ ਜਾਣ ਵਾਲੀ ਫੀਸ
62	ਅੰਸ਼ਕ ਪੂਰਵ-ਭੁਗਤਾਨ ਖਰਚੇ	ਦਰ	ਲੋਨ ਦੇ ਅੰਸ਼ਕ ਪੂਰਵ-ਭੁਗਤਾਨ ਦੀ ਇਜਾਜ਼ਤ ਦੇਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ

63	ਫੋਰਕਲੇਜ਼ਰ ਖਰਚੇ	ਦਰ	ਲੇਨ ਦੀ ਪੂਰੀ ਪੂਰਵ-ਭੁਗਤਾਨ ਦੀ ਇਜਾਜ਼ਤ ਦੇਣ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
64	ਕਨੂੰਨੀ ਖਰਚੇ	ਫਿਕਸਡ	ਕਨੂੰਨੀ ਲਾਗਤ ਦੀ ਵਸੂਲੀ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
65	ਕਨੂੰਨੀ ਅਤੇ ਕਬਜ਼ਾ ਕਰਨ ਦੇ ਖਰਚੇ	ਫਿਕਸਡ	ਕਨੂੰਨੀ ਪ੍ਰਕਿਰਿਆਵਾਂ ਲਈ ਗਾਹਕ ਤੋਂ ਵਸੂਲੀ ਗਈ ਫੀਸ ਅਤੇ ਕੰਪਨੀ ਦੁਆਰਾ ਕੀਤੀ ਗਈ ਮੁੜ-ਜਬਤ ਲਾਗਤ।
66	ਸਟਾਕਯਾਰਡ ਖਰਚੇ	ਫਿਕਸਡ	ਪਾਰਕਿੰਗ ਅਤੇ ਮੁੜ ਕਬਜ਼ੇ ਵਾਲੇ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
67	ਆਡਿਟ / ਨਿਰੀਖਣ ਖਰਚੇ	ਫਿਕਸਡ	ਪਾਲਣਾ ਨੂੰ ਯਕੀਨੀ ਬਣਾਉਣ ਲਈ ਆਡਿਟ ਅਤੇ ਨਿਰੀਖਣ ਸੇਵਾਵਾਂ ਲਈ ਗਾਹਕ ਤੋਂ ਚਾਰਜ ਕੀਤਾ ਜਾਂਦਾ ਹੈ
68	ਨੋਟਿਸ ਖਰਚੇ (ਡਿਫਾਲਟ / ਸੂਚਨਾ / ਐਲਟੀਵੀ ਉਲੰਘਣਾ / ਅੰਤਮ ਨਿਲਾਮੀ ਸੂਚਨਾ)	ਫਿਕਸਡ	ਨੋਟਿਸ ਜਾਰੀ ਕਰਨ ਦੇ ਖਰਚਿਆਂ ਦੀ ਵਸੂਲੀ ਲਈ ਗਾਹਕ ਤੋਂ ਫੀਸਾਂ ਲਈਆਂ ਜਾਂਦੀਆਂ ਹਨ
69	ਨਿਲਾਮੀ ਖਰਚੇ	ਫਿਕਸਡ	ਨਿਲਾਮੀ ਕਰਵਾਉਣ ਲਈ ਖਰਚੇ ਗਏ ਪੈਸਿਆਂ ਦੀ ਵਸੂਲੀ ਕਰਨ ਲਈ ਗਾਹਕ ਨੂੰ ਚਾਰਜ ਕੀਤਾ ਜਾਂਦਾ ਹੈ
70	ਦਲਾਲੀ ਖਰਚੇ	ਫਿਕਸਡ	ਗਾਹਕ ਦੁਆਰਾ ਡਿਫਾਲਟ ਹੋਣ ਦੀ ਸੂਰਤ ਵਿੱਚ, ਗਾਹਕ ਦੇ ਸ਼ੇਅਰ ਵੇਚਣ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
71	ਆਰਸੀ ਹਾਈਪੋਥੀਕੇਸ਼ਨ ਦੇਰੀ ਖਰਚੇ	ਫਿਕਸਡ	ਨਿਸ਼ਚਿਤ ਸਮੇਂ ਤੋਂ ਬਾਅਦ, ਆਰਸੀ ਪ੍ਰਾਪਤ ਕਰਨ ਵਿੱਚ ਦੇਰੀ ਲਈ ਗਾਹਕ ਤੋਂ ਫੀਸ ਵਸੂਲੀ ਜਾਂਦੀ ਹੈ।
72	ਰੱਦ ਕਰਨ ਦੇ ਖਰਚੇ	ਫਿਕਸਡ	ਲੇਨ ਰੱਦ ਹੋਣ ਦੀ ਸੂਰਤ ਵਿੱਚ ਪ੍ਰੋਸੈਸਿੰਗ ਲਾਗਤ ਦੀ ਭਰਪਾਈ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
73	ਦੰਡਾਤਮਕ ਖਰਚ	ਫਿਕਸਡ	ਈਐਮਆਈ ਦੇ ਭੁਗਤਾਨ ਵਿੱਚ ਦੇਰੀ ਲਈ ਗਾਹਕ ਤੋਂ ਵਸੂਲੀ ਗਈ ਰਕਮ
74	ਬਾਅਦ ਦੇ ਵੰਡ ਸੰਬੰਧੀ ਦੌਰੇ ਲਈ ਖਰਚੇ	ਫਿਕਸਡ	ਸੰਪਤੀ ਦੇ ਮੁਕੰਮਲ ਹੋਣ ਦੇ ਪੜਾਅ ਦੇ ਆਡਿਟ ਲਈ ਸੰਪਤੀ ਦੇ ਬਾਅਦ ਦੇ ਦੌਰੇ ਲਈ ਗਾਹਕ 'ਤੇ ਲਗਾਇਆ ਗਿਆ ਚਾਰਜ
75	ਵਾਹਨ ਮੁੱਲ ਨਿਰਧਾਰਨ ਖਰਚੇ	ਫਿਕਸਡ	ਕਿਸੇ ਵਾਹਨ ਦਾ ਮੁਲਾਂਕਣ ਕਰਨ ਲਈ ਗਾਹਕ ਤੋਂ ਲਈ ਜਾਣ ਵਾਲੀ ਫੀਸ
76	ਪਾਰਕਿੰਗ ਫੀਸ	ਫਿਕਸਡ	ਜਬਤ ਕੀਤੀਆਂ ਵਾਹਨਾਵਾਂ ਨੂੰ ਸੁਰੱਖਿਅਤ ਢੰਗ ਨਾਲ ਪਾਰਕ ਅਤੇ ਪ੍ਰਬੰਧਨ ਕਰਨ ਲਈ ਗਾਹਕ ਤੋਂ ਲਿਆ ਗਿਆ ਫੀਸ
77	ਟਰਾਂਚ ਉਲੰਘਣਾ ਚਾਰਜ	ਦਰ	BFL ਨਾਲ ਰਜਿਸਟਰ ਕੀਤੇ ਸਾਂਝੀਦਾਰਾਂ ਨੂੰ ਦਿੱਤੇ ਗਏ ਟਰੇਡ ਐਡਵਾਂਸ ਦੀ ਟਰਾਂਚ ਮਿਆਦ ਦੀ ਉਲੰਘਣਾ ਹੋਣ 'ਤੇ ਗਾਹਕ ਤੋਂ ਲਿਆ ਗਿਆ ਫੀਸ
78	ਕੋਵਨੈੱਟ ਪਰਫੋਰਮੈਂਸ ਚਾਰਜ	ਰਕਮ	ਜੇ ਗਾਹਕ ਸਮੇਂ 'ਤੇ PDD ਦਸਤਾਵੇਜ਼ (ਅਹੰਕਾਰਪੂਰਨ / ਆਮ) ਨਾ ਦੇਵੇ, ਤਾਂ ਲਿਆ ਜਾਣ ਵਾਲਾ ਚਾਰਜ
ਬੀਐੱਫਐੱਲ ਦੁਆਰਾ ਪੇਸ਼ ਕੀਤੀ ਗਈ ਵੇਲਯੂ ਐਡਿਡ ਸੇਵਾ			
79	ਈਐਮਆਈ ਕਾਰਡ ਫੀਸ	ਫਿਕਸਡ	ਈਐਮਆਈ ਕਾਰਡ ਦੀ ਸਹੂਲਤ ਪ੍ਰਦਾਨ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
80	ਹੈਲਥ ਈਐਮਆਈ (ਐੱਚਈਐਮਆਈ) ਕਾਰਡ	ਫਿਕਸਡ	ਹੈਲਥ ਈਐਮਆਈ ਕਾਰਡ ਸਹੂਲਤ ਪ੍ਰਦਾਨ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
81	BFL ਹਿੱਸਾ	ਫਿਕਸਡ	ਡੀਲਰ ਅਤੇ BFL ਵੱਲੋਂ ਮਿਲਕੇ ਦਿੱਤੀ ਗਈ EMI ਕਾਰਡ ਸਹੂਲਤ ਲਈ ਗਾਹਕ ਤੋਂ ਲਿਆ ਗਿਆ ਫੀਸ
82	ਗੋਲਡ ਹੈਲਥ EMI ਨੈੱਟਵਰਕ ਕਾਰਡ ਫੀਸ	ਫਿਕਸਡ	ਗੋਲਡ ਹੈਲਥ EMI ਨੈੱਟਵਰਕ ਕਾਰਡ ਸਹੂਲਤ ਦੇਣ ਲਈ ਗਾਹਕ ਤੋਂ ਲਿਆ ਗਿਆ ਫੀਸ
83	ਪਲੈਟਿਨਮ ਹੈਲਥ EMI ਨੈੱਟਵਰਕ ਕਾਰਡ ਫੀਸ	ਫਿਕਸਡ	ਗਾਹਕ ਨੂੰ ਪਲੈਟਿਨਮ ਹੈਲਥ EMI ਨੈੱਟਵਰਕ ਕਾਰਡ ਦੀ ਸਹੂਲਤ ਦੇਣ ਲਈ ਲਿਆ ਗਿਆ ਫੀਸ
84	ਕਾਰਪੋਰੇਟ / ਹਸਪਤਾਲ ਹੈਲਥ EMI ਨੈੱਟਵਰਕ ਕਾਰਡ ਫੀਸ	ਫਿਕਸਡ	ਕਾਰਪੋਰੇਟ ਜਾਂ ਹਸਪਤਾਲ EMI ਨੈੱਟਵਰਕ ਕਾਰਡ ਸਹੂਲਤ ਲਈ ਗਾਹਕ ਤੋਂ ਲਿਆ ਗਿਆ ਫੀਸ
85	ਕੋ ਬ੍ਰਾਂਡਿਡ ਕਾਰਡ ਜਾਰੀ ਕਰਨ ਦੀ ਫੀਸ	ਫਿਕਸਡ	ਗਾਹਕ ਨੂੰ ਕੋ ਬ੍ਰਾਂਡਿਡ ਕਾਰਡ ਦੇਣ ਲਈ ਲਿਆ ਗਿਆ ਚਾਰਜ
86	ਐਡ-ਓਨ ਕਾਰਡ ਫੀਸ	ਫਿਕਸਡ	ਇੱਕ ਵਾਧੂ ਈਐਮਆਈ ਕਾਰਡ / ਹੈਲਥ ਈਐਮਆਈ ਕਾਰਡ ਸਹੂਲਤ ਪ੍ਰਦਾਨ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
87	ਪ੍ਰਾਪਰਟੀ ਇਨਸਾਈਟ	ਫਿਕਸਡ	ਖਤਰੇ ਦੇ ਮੁਲਾਂਕਣ ਲਈ ਕਿਸੇ ਸੰਪਤੀ ਦਾ ਮੁੱਲ ਨਿਰਧਾਰਤ ਕਰਨ ਲਈ ਗਾਹਕ ਤੋਂ ਖਰਚਾ ਲਿਆ ਜਾਂਦਾ ਹੈ
88	ਸਿਬਿਲ ਟ੍ਰਾਂਸਯੂਨੀਅਨ ਰਿਪੋਰਟ ਫੀਸ (ਸੀਟੀਆਰ)	ਫਿਕਸਡ	ਸੀਟੀਆਰ ਰਿਪੋਰਟ ਪ੍ਰਦਾਨ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ

89	ਕਾਰੋਬਾਰੀ ਫਿਟਨੈਸ ਰਿਪੋਰਟ	ਫਿਕਸਡ	ਬੀਐਫਆਰ ਰਿਪੋਰਟ ਪ੍ਰਦਾਨ ਕਰਨ ਲਈ ਗਾਹਕ ਤੋਂ ਫੀਸ ਲਈ ਜਾਂਦੀ ਹੈ
90	ਵਿੱਤੀ ਪਲਸ ਰਿਪੋਰਟ	ਫਿਕਸਡ	ਐਫਪੀਆਰ ਰਿਪੋਰਟ ਪ੍ਰਦਾਨ ਕਰਨ ਲਈ ਗਾਹਕ ਤੋਂ ਲਈ ਗਈ ਫੀਸ
91	ਅਭਿਆਸ ਪ੍ਰਬੰਧਨ ਸਾਫਟਵੇਅਰ	ਫਿਕਸਡ	ਪੇਸ਼ਾਵਰ ਲੋਨਾਂ (ਡਾਕਟਰ ਲੋਨ) ਵਿੱਚ ਵੈਲਯੂ-ਐਡਿਡ ਉਤਪਾਦ ਪੇਸ਼ ਕਰਨਾ, ਜਿਵੇਂ ਕਿ ਮਰੀਜ਼ਾਂ ਦੇ ਰਿਕਾਰਡਾਂ ਅਤੇ ਕਲੀਨਿਕ ਗਤੀਵਿਧੀਆਂ ਦਾ ਪ੍ਰਬੰਧਨ ਕਰਨ ਲਈ ਸਾਫਟਵੇਅਰ।
ਤੀਜੀ-ਧਿਰ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਵੰਡ			
92	ਜੀਵਨ ਬੀਮਾ	ਫਿਕਸਡ	ਗਾਹਕ ਦੁਆਰਾ ਖਰੀਦੀ / ਪ੍ਰਾਪਤ ਕੀਤੀ ਜੀਵਨ ਬੀਮਾ ਲਈ ਰਕਮ
93	ਆਮ ਬੀਮਾ	ਫਿਕਸਡ	ਗਾਹਕ ਦੁਆਰਾ ਖਰੀਦੀ / ਪ੍ਰਾਪਤ ਕੀਤੀ ਗਈ ਆਮ ਬੀਮਾ ਲਈ ਰਕਮ
94	ਸਿਹਤ ਬੀਮਾ	ਫਿਕਸਡ	ਗਾਹਕ ਦੁਆਰਾ ਖਰੀਦੀ / ਪ੍ਰਾਪਤ ਕੀਤੀ ਸਿਹਤ ਬੀਮੇ ਲਈ ਰਕਮ
95	ਫਿਕਸਡਫਿਟਨੈਸ ਰਿਪੋਰਟ	ਫਿਕਸਡ	ਗਾਹਕ ਦੁਆਰਾ ਖਰੀਦੀ / ਪ੍ਰਾਪਤ ਕੀਤੀ ਐਫਐਫਆਰ ਰਿਪੋਰਟ ਲਈ ਰਕਮ
96	ਵਿੱਤੀ ਤੰਦਰੁਸਤੀ ਦੀ ਵਿਸਤ੍ਰਿਤ ਰਿਪੋਰਟ	ਫਿਕਸਡ	ਗਾਹਕ ਦੁਆਰਾ ਖਰੀਦੀ / ਪ੍ਰਾਪਤ ਕੀਤੀ ਐਫਐਫਡੀਆਰ ਰਿਪੋਰਟ ਲਈ ਰਕਮ
97	ਕ੍ਰੈਡਿਟ ਕਾਰਡ	ਫਿਕਸਡ	ਗਾਹਕ ਦੁਆਰਾ ਪ੍ਰਾਪਤ ਕ੍ਰੈਡਿਟ ਕਾਰਡ ਲਈ ਰਕਮ
98	ਜੀਪੀਐਸ ਡੀਵਾਈਸ	ਫਿਕਸਡ	ਗਾਹਕ ਦੁਆਰਾ ਖਰੀਦੀ / ਪ੍ਰਾਪਤ ਕੀਤੀ ਜੀਪੀਐਸ ਡੀਵਾਈਸ ਲਈ ਰਕਮ
99	ਵਾਪਸ ਮੁੱਲ ਦਾ ਭਰੋਸਾ ਖਰੀਦੋ	ਫਿਕਸਡ	ਗਾਹਕ ਦੁਆਰਾ ਪ੍ਰਾਪਤ ਕੀਤੀ ਵਾਪਸੀ ਦੀ ਗਾਰੰਟੀ ਲਈ ਰਕਮ
100	ਸਹਾਇਤਾ ਉਤਪਾਦ (ਜਿਵੇਂ ਕਿ ਵਿਸਤ੍ਰਿਤ ਵਾਰੰਟੀ, ਫੋਨਸੇਫ, ਜੀਵਨ ਸੁਰੱਖਿਅਤ, ਸੰਪਤੀ ਸੁਰੱਖਿਅਤ, ਗਾਹਕੀ)	ਫਿਕਸਡ	ਗਾਹਕ ਦੁਆਰਾ ਖਰੀਦੀ / ਪ੍ਰਾਪਤ ਕੀਤੇ ਸਹਾਇਤਾ ਉਤਪਾਦਾਂ ਲਈ ਰਕਮ
101	ਨਿਵੇਸ਼ ਯੋਜਨਾਵਾਂ	ਫਿਕਸਡ	ਗਾਹਕ ਦੁਆਰਾ ਖਰੀਦੀਆਂ / ਪ੍ਰਾਪਤ ਕੀਤੀਆਂ ਨਿਵੇਸ਼ ਯੋਜਨਾਵਾਂ ਲਈ ਰਕਮ
ਭੁਗਤਾਨ ਖਰਚੇ			
102	ਪੇਮੈਂਟ ਗੇਟਵੇ ਟ੍ਰਾਂਜੈਕਸ਼ਨ ਚਾਰਜ/ਪਲੇਟਫਾਰਮ ਖਰਚੇ/ਟ੍ਰਾਂਸਫਰ ਖਰਚੇ	ਫਿਕਸਡ/ਦਰ	ਡਿਜੀਟਲ ਭੁਗਤਾਨ / ਟ੍ਰਾਂਸਫਰ / ਲੈਣ-ਦੇਣ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਗਾਹਕ ਤੋਂ ਇਕੱਠੇ ਕੀਤੇ ਖਰਚੇ
103	ਪੈਸੇ ਲੋਡ ਕਰੋ	ਦਰ	UPI/ਕ੍ਰੈਡਿਟ/ਡੈਬਿਟ ਕਾਰਡ/ਨੈੱਟ ਬੈਂਕਿੰਗ ਰਾਹੀਂ ਪੈਸੇ ਲੋਡ ਕਰਨ ਲਈ ਲਿਆ ਜਾਣ ਵਾਲਾ ਖਰਚਾ
104	ਬਿੱਲਾਂ ਅਤੇ ਰੀਚਾਰਜਾਂ ਦਾ ਭੁਗਤਾਨ	ਫਿਕਸਡ/ ਦਰ	ਬਿੱਲਾਂ ਅਤੇ ਰੀਚਾਰਜਾਂ ਦੇ ਭੁਗਤਾਨ ਲਈ ਗਾਹਕ ਤੋਂ ਵਸੂਲੀ ਜਾਣ ਵਾਲੀ ਫੀਸ
105	ਬੈਂਕ ਟ੍ਰਾਂਸਫਰ ਲਈ ਵਾਲਿਟ	ਦਰ	ਵਾਲਿਟ ਤੋਂ ਬੈਂਕ ਵਿੱਚ ਰਕਮ ਟ੍ਰਾਂਸਫਰ ਕਰਨ ਲਈ ਗਾਹਕ ਤੋਂ ਲਈ ਜਾਣ ਵਾਲੀ ਫੀਸ
106	ਜਾਰੀ ਕਰਨ ਦੇ ਖਰਚੇ	ਫਿਕਸਡ	ਗਿਫਟ ਕਾਰਡ/ਕ੍ਰੈਡਿਟ ਗਿਫਟ ਕਾਰਡ/ਫਾਸਟੈਗ/ਵਾਲਿਟ ਜਾਰੀ ਕਰਨ ਲਈ ਗਾਹਕ ਤੋਂ ਲਈ ਜਾਣ ਵਾਲੀ ਫੀਸ
107	ਰਿਪਲੇਸਮੈਂਟ ਫੀਸ	ਫਿਕਸਡ	ਰਿਪਲੇਸਮੈਂਟ FASTag ਜਾਰੀ ਕਰਨ ਲਈ ਗਾਹਕ ਤੋਂ ਲਈ ਜਾਣ ਵਾਲੀ ਫੀਸ
108	ਨਵੇਂ ਗਾਹਕਾਂ ਲਈ ਖਾਤਾ ਖੋਲ੍ਹਣਾ ਜਾਂ ਅੱਪਗ੍ਰੇਡ ਕਰਨਾ (ਪੂਰਾ ਕੇਵਾਈਸੀ ਵਾਲਿਟ)	ਰਕਮ	ਕੇਵਾਈਸੀ ਕਰਨ ਅਤੇ ਵਾਲਿਟ ਨੂੰ ਅੱਪਗ੍ਰੇਡ ਕਰਨ ਲਈ ਵਿਕਲਪ ਪ੍ਰਦਾਨ ਕਰਨ ਲਈ ਲਗਾਏ ਗਏ ਖਰਚੇ
109	ਮੰਗ ਦੇ ਨਿਪਟਾਰੇ 'ਤੇ - ਪ੍ਰੋਸੈਸਿੰਗ ਫੀਸ	ਦਰ	ਭੁਗਤਾਨ ਦੀ ਮੰਗ 'ਤੇ ਨਿਪਟਾਰੇ ਦੀ ਵਿਸ਼ੇਸ਼ਤਾ ਪ੍ਰਦਾਨ ਕਰਨ ਲਈ ਵਪਾਰੀ ਤੋਂ ਲਗਾਏ ਗਏ ਖਰਚੇ
110	UPI 'ਤੇ Rupay ਕ੍ਰੈਡਿਟ ਕਾਰਡ / PPI / UPI 'ਤੇ PPI / UPI 'ਤੇ ਕ੍ਰੈਡਿਟ	ਦਰ	ਕ੍ਰੈਡਿਟ ਯੰਤਰਾਂ ਅਤੇ PPI ਦੁਆਰਾ ਭੁਗਤਾਨ ਸਵੀਕਾਰ ਕਰਨ ਦੀ ਵਿਸ਼ੇਸ਼ਤਾ ਨੂੰ ਸਮਰੱਥ ਕਰਨ ਲਈ ਵਪਾਰੀ 'ਤੇ ਲਗਾਇਆ ਜਾਣ ਵਾਲਾ ਚਾਰਜ
111	Txn SMS - SMS ਖਰਚੇ	ਰਕਮ	ਵਪਾਰੀਆਂ ਨੂੰ SMS 'ਤੇ ਲੈਣ-ਦੇਣ ਅਤੇ ਬੰਦੋਬਸਤ ਦੀਆਂ ਚੇਤਾਵਨੀਆਂ ਸਾਂਝੀਆਂ ਕਰਨ ਲਈ ਖਰਚੇ
112	ਕੋਰੀਅਰ ਖਰਚੇ	ਰਕਮ	ਕੋਰੀਅਰ ਰਾਹੀਂ ਵਪਾਰੀਆਂ ਨੂੰ ਸਾਊਂਡਬਾਕਸ ਭੇਜਣ ਲਈ ਖਰਚੇ

113	PayIn ਲਈ ਫੀਸਾਂ ਅਤੇ ਖਰਚੇ	ਰਕਮ	ਭੁਗਤਾਨ ਗੇਟਵੇ ਦੀ ਸਥਾਪਨਾ ਅਤੇ ਰੱਖ-ਰਖਾਅ ਲਈ ਖਰਚੇ ਉਨ੍ਹਾਂ ਵਪਾਰੀਆਂ 'ਤੇ ਲਾਗੂ ਹੁੰਦੇ ਹਨ ਜਿਨ੍ਹਾਂ ਨੇ PayIn ਸੇਵਾਵਾਂ ਦਾ ਲਾਭ ਲਿਆ ਹੈ
114	ਪਲੇਟਫਾਰਮ ਉਪਯੋਗਤਾ ਫੀਸ	ਰਕਮ	ਭੁਗਤਾਨ ਗੇਟਵੇ 'ਤੇ ਲੈਣ-ਦੇਣ ਲਈ ਖਰਚੇ ਉਨ੍ਹਾਂ ਵਪਾਰੀਆਂ 'ਤੇ ਲਾਗੂ ਹੁੰਦੇ ਹਨ ਜਿਨ੍ਹਾਂ ਨੇ PayIn ਸੇਵਾਵਾਂ ਦਾ ਲਾਭ ਲਿਆ ਹੈ
115	Linkpay ਲਈ ਫੀਸ (ਭੁਗਤਾਨ ਖਰਚਿਆਂ ਤੋਂ ਵੱਧ ਅਤੇ ਵੱਧ)	ਰਕਮ	ਭੁਗਤਾਨ ਗੇਟਵੇ ਵਪਾਰੀਆਂ 'ਤੇ ਲਾਗੂ SMS ਜਾਂ ਈਮੇਲ ਰਾਹੀਂ ਭੁਗਤਾਨ ਲਿੰਕ ਭੇਜਣ ਲਈ ਖਰਚੇ
116	ਆਰਕੈਸਟਰੇਟਰ ਲਈ ਫੀਸਾਂ ਅਤੇ ਖਰਚੇ	ਰਕਮ	ਪੇਮੈਂਟ ਗੇਟਵੇ 'ਤੇ ਸਥਾਪਤ ਕਰਨ, ਰੱਖ-ਰਖਾਅ ਅਤੇ ਲੈਣ-ਦੇਣ ਲਈ ਖਰਚੇ ਉਹਨਾਂ ਵਪਾਰੀਆਂ 'ਤੇ ਲਾਗੂ ਹੁੰਦੇ ਹਨ, ਜਿਨ੍ਹਾਂ ਕੋਲ ਆਰਕੈਸਟਰੇਟਰ ਸੇਵਾਵਾਂ ਹਨ
117	ਐੱਸਆਈ ਅਤੇ ਆਵਰਤੀ ਲਈ ਫੀਸਾਂ ਅਤੇ ਖਰਚੇ	ਰਕਮ	ਪੇਮੈਂਟ ਗੇਟਵੇ ਵਪਾਰੀਆਂ 'ਤੇ ਲਾਗੂ ਹੁਕਮ ਰਜਿਸਟਰੇਸ਼ਨ ਅਤੇ ਪੇਸ਼ਕਾਰੀ ਲਈ ਖਰਚੇ
118	QR ਤਾਇਨਾਤੀ ਅਤੇ ਇੰਸਟਾਲੇਸ਼ਨ	ਫਿਕਸਡ	QR ਸੈਟਅੱਪ / ਇੰਸਟਾਲੇਸ਼ਨ ਲਈ ਲਿਆ ਗਿਆ ਫੀਸ
119	ਸਾਊਂਡ ਬਾਕਸ ਕਿਰਾਇਆ ਚਾਰਜ (ਜਿਸ ਵਿੱਚ ਡਿਵਾਈਸ ਲਾਗਤ, ਰੱਖ	ਫਿਕਸਡ	ਰਖਾਅ ਅਤੇ SIM ਚਾਰਜ ਸ਼ਾਮਲ ਹਨ) ਯੋਜਨਾ ਦੀ ਚੋਣ ਦੇ ਅਧਾਰ 'ਤੇ ਮਹੀਨਾਵਾਰ ਕਿਰਾਇਆ ਵਜੋਂ ਲਿਆ ਜਾਂਦਾ ਹੈ।
120	ਬੈਚ ਸੈਟਲਮੈਂਟ ਪ੍ਰੋਸੈਸਿੰਗ ਫੀਸ	ਦਰ	ਲੈਨਦੈਨ ਦੀ ਮੁੱਲ ਰਕਮ 'ਤੇ ਬੈਚ ਜਾਂ ਆਨ ਡਿਮਾਂਡ ਸੈਟਲਮੈਂਟ ਲਈ ਲਿਆ ਗਿਆ ਫੀਸ